

୯୮୩·ଦ୍ୱାରା ଗୁଣ ପ୍ରକାଶିତ ଶର୍ଣ୍ଣା ଦିନାନୀ

Supplication to Manjushri for Good Fortune

ୟୁଗେ ଆସିଲେ ହୁଏ ପ୍ରକାଶ ପାଇଲି ଦେଖିଲା ଦେଖିଲା ।

Ema ho! rangjung thukje danyi chomden dey

Ema ho! The Blessed One whose nature is autogenous compassion

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ॥

khyentsei nuepa tsungme dorje ku

The incomparable absolute epitome of wisdom, love and power

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ।

malue drowai tengi gon jyurpa

One who is the protector of every sentient being

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ॥

chabchok dampa dagla gongsu sol

O Supreme noble refuge! I beseech you.

ଶ୍ରୀରାମକାଳେ ପାଇଲା ହୁଏ ପାଇଲା ।

khyeni rangjung yeshe dewa che

You are the autogenous pristine wisdom of great bliss

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ।

ma lue dro kun khye kyi ngang jyur kyang

And all beings are of the same nature as you.

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ॥

mishe guepa narwa da chakla

Yet we are afflicted by ravages of ignorance.

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ।

dengne takpa dampai choptsol chig

Grant us from today, the excellent eternal boon.

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ॥

tashi kun gyi tashi lamed pa

The unsurpassable fortune among all fortunes

ଶାନ୍ତିକାଳେ ଶୁଦ୍ଧିକାଳେ ପାଇଲା ହୁଏ ପାଇଲା ।

drakpai tashi nyendrak getshen den
The fortune of propitious fame and sweet renown
ਦੁਸ਼ਾਸਾਂ ਸ਼੍ਰੀਨਾਂ ਕੇਵਾਂ ਦੁਸ਼ਾਸਾਂ ਸ਼੍ਰੀਨਾਂ ਕੇਵਾਂ||
Ug jin chenpo gaton ja chewa
The great celebration bringing great solace
ਦਗਾਸਾਂ ਸ਼੍ਰੀਨਾਂ ਕੇਵਾਂ ਦੁਸ਼ਾਸਾਂ ਦੁਸ਼ਾਸਾਂ ਸ਼੍ਰੀਨਾਂ || ।
gaton rolmo chenpo ug yung tsol
With such great joyous performance, uplift us.

ਜੰਪਾਲ ਪੈਲੰਡਾਂ ਦਾਨਪਾ ਚੋਗਯੁਰ ਪਾ
O Excellent Manjushri, the Supreme!
ਚੋਕਜਿਨ ਦੋਰਜੇ ਦਾਕਲਾ ਚੋਕਤਸਲ ਚਿਗ
The adamantine giver of boons, grant us boons.
ਦੇਝਿਨ ਸੇਖਪਾ ਕੁਂਗੀ ਯੇਸ਼ੇ ਕੌਇ
From that body of pristine wisdom of all buddhas
ਧੇਂਬੇਸਾਂ ਦੁਸ਼ਾਸਾਂ ਦੁਸ਼ਾਸਾਂ ਸ਼੍ਰੀਨਾਂ ਕੇਵਾਂ || ।
ye she dorjei wangkur dagla tsol
Empower us with the adamantine pristine wisdom.

ਨੋਰਬੁ ਚੇਨਪੋ ਚਾਂਗ
You hold the great gem granting every desire and wish.
ਪਾਕਸਮ ਸ਼ਿੰਗ ਚੇਨ ਗੇਪਾ ਦ੍ਰੋ ਕੁਨਸੋਂ
You sustain the whole world as a blooming wishfulfilling tree.
ਚਾਬ ਦਾਕ ਰਿੱਚੇਨ ਕੁਂਚੋਗ ਉਲਵਾ ਸੇਲ
O All Pervading Supreme Gem! Dispel our poverty
ਬੁਮਜਾਂਗ ਚੇਚੋਕ ਦਾਕਲਾ ਪਾਲਯੁਰ ਚਿ
Make the great supreme vase of wealth our glory.

ଦେଙ୍ଗେ ନୀତି ପାରୁ କୁନ୍ତା ମଥୋବ ବର ||

dengney lamed jyang chub mathob bar

From now on, until we reach enlightenment

ତେଶବାଗୁଣ୍ଠାତ୍ରେନ୍ଦ୍ରିୟାଷ୍ଟରୁତ୍ସବାନ୍ତିଷ୍ଠା ।

tsherab kuntu khye kyi jezung te

May you lead us throughout all lifetimes.

ମିଥୁନ ଗୁଦ୍ପା ତମ୍ଚେ ଗ୍ୟାନ ଚେଦ ନୈ

With all streams of inimical misfortunes ceased,

ଦଲଙ୍ଗ କାଳଙ୍ଗ ତଶି ଡେଳ୍କ ଶୋଗ

May all be auspicious with excellence and good fortune.

ଦ୍ଵାରା ଏବା ଶର୍ଵାଯା ଏବା ଅନ୍ତରାଯା ଏବା ଏବା ଏବା ଏବା

Actual prayer: Chant this with single-pointed concentration

ପ୍ରତ୍ଯେକ ବ୍ୟାକାରୀ ପ୍ରତ୍ଯେକ ବ୍ୟାକାରୀ ପ୍ରତ୍ଯେକ ବ୍ୟାକାରୀ ।

Chok due gyal wa kun gyi ye she ku

The embodiment of pristine wisdom of the buddhas of all space and time

ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ।

Pelden dzokpi sangay pemakye

The excellent perfect Buddha who is lotus-born

ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ।

Jampel yid zhin norbur solwa dep

To wishfulling Manjushri, I pray.

ତ୍ରୁଟିକାରୀ ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ଦ୍ଵାରା ।

Tashi don kun drupar jyin gyis lop

Bless us with auspiciousness and help us fulfil all our wishes.